



ਮैकिउलर डीजैनरेशन

ਏਜ ਰਿਲੇਟਿਵ ਮੈਕਿਊਲਰ ਡੀਜैਨਰੇਸ਼ਨ (ਏਐਮਡੀ)

ਰੈਟੀਨਾ ਦੀ ਖਰਾਬੀ ਜਿਸ ਨਾਲ ਕੇਂਦਰੀ ਦ੍ਰਿਸ਼ਟੀ ਕਮਜ਼ੋਰ ਹੋ ਜਾਂਦੀ ਹੈ



ਮੈਕਿਊਲਰ ਡੀਜैਨਰੇਸ਼ਨ ਪੜ੍ਹਨ ਅਤੇ ਦ੍ਰਿਸ਼ਟੀ ਵਿੱਚ ਕਮਜ਼ੋਰੀ ਦਾ ਮੁੱਖ ਕਾਰਣ ਹੈ। ਇਸ ਵਿੱਚ ਮੈਕਿਊਲਾ ਵਿੱਚ ਖਰਾਬੀ ਆ ਜਾਂਦੀ ਹੈ ਜੋ ਕੇਂਦਰੀ ਦ੍ਰਿਸ਼ਟੀ ਦੇ ਲਈ ਜਿੰਮੇਵਾਰ, ਰੈਟੀਨਾ ਦਾ ਇੱਕ ਹਿੱਸਾ ਹੈ। ਮੈਕਿਊਲਰ ਡੀਜैਨਰੇਸ਼ਨ ਕੇਂਦਰੀ ਅਤੇ ਰੰਗ ਸਬੰਧੀ ਦ੍ਰਿਸ਼ਟੀ ਵਿੱਚ ਖਰਾਬੀ ਲਿਆਉਂਦਾ ਹੈ ਪਰ ਸਾਈਡ ਦੀ ਦ੍ਰਿਸ਼ਟੀ ਤੇ ਕੋਈ ਅਸਰ ਨਹੀਂ ਹੁੰਦਾ।



ਕਾਰਣ

- ਉਮਰ ਵੱਧਣਾ
- ਵੱਧ ਬਲੋਡ ਪ੍ਰੈਸ਼ਰ
- ਪਾਰਿਵਾਰਕ ਇਤਿਹਾਸ
- ਯੁਮਰਪਾਨ
- ਮੁਟਾਪਾ
- ਕਮਜ਼ੋਰ ਖੁਰਾਕ

ਏਐਮਡੀ ਵਿੱਚ ਮੈਕਿਊਲਰ ਡੀਜैਨਰੇਸ਼ਨ ਦਾ ਨਿਦਾਨ ਕਿਸ ਤਰ੍ਹਾਂ ਹੁੰਦਾ ਹੈ?

- ਰੈਟੀਨਾ ਦੀ ਜਾਂਚ
- ਡਰੂਸੇਨ ਦਾ ਸਰੂਪ, ਅਕਾਰ ਅਤੇ ਸੰਖਿਆ
- ਐਮਸਲਰ ਗਿੰਡ ਟੈਸਟਿੰਗ
- ਫਲੋਰੇਸਿਨ ਅੰਜੀਓਗ੍ਰਾਫੀ ਲੀਕ ਕਰ ਰਹੇ ਰਕਤ ਨਸਾਂ ਦਾ ਪਤਾ ਲਗਾਉਂਦਾ ਹੈ
- ਔਪਟੀਕਲ ਕੋਹਰੋਸ ਟੈਮੋਗ੍ਰਾਫੀ (ਓਸੀਟੀ) ਇਮੇਜਿੰਗ



ਮੈਕਿਊਲਰ ਡੀਜैਨਰੇਸ਼ਨ ਦਾ ਇਲਾਜ ਕੀ ਹੈ?

- ਮੈਕਿਊਲਰ ਡੀਜैਨਰੇਸ਼ਨ ਦਾ ਕੋਈ ਇਲਾਜ ਨਹੀਂ ਹੈ
- ਸਹੀ ਖੁਰਾਕ ਅਤੇ ਏ, ਸੀ, ਈ ਅਤੇ ਬੀਟਾ-ਕੈਰੋਟੀਨ ਜ਼ਿੰਕ ਵਿੱਚ ਭਰਪੂਰ ਵਿਟਾਮਿਨ ਸਪਲੀਮੈਂਟ
- ਲੋੜਰ ਟ੍ਰੀਟਮੈਂਟ ਅਤੇ ਨਵੀਆਂ ਦਵਾਈਆਂ
- ਫੋਟੋ ਡਾਫਾਨੈਮਿਕ ਥੈਰੇਪੀ (ਪੀਡੀਟੀ)
- ਐਂਟੀ-ਵੀਈਜ਼ੀਐਫ ਥੈਰੇਪੀ
- ਦ੍ਰਿਸ਼ਟ ਹਾਨੀ ਦੀ ਕਮੀ ਲੋ-ਵਿਜਨ ਏਡਸ ਪੂਰਾ ਕਰਦੇ ਹਨ


ਲੱਛਣ

ਕੇਂਦਰੀ ਪੁੰਦਲੀ ਨਜ਼ਰ




ਮੈਕਿਊਲਰ ਡੀਜैਨਰੇਸ਼ਨ ਨਾਲ ਪਿੰਡ ਦੇ ਵਿੱਚਕਾਰ ਸ਼ਬਦ ਪੁੰਦਲੀ ਨਜ਼ਰ ਆ ਸਕਦੇ ਹਨ।

ਸਧਾਰਨ



ਏਐਮਡੀ



ਐਮਸਲਰ ਗਿੰਡ ਟੈਸਟ: ਜਦੋਂ ਮਰੀਜ਼ ਐਮਸਲਰ ਗਿੰਡ ਦੇ ਵਿੱਚ ਬਣੇ ਕਾਲੇ ਧੱਥੇ ਨੂੰ ਇੱਕ ਅੱਖ ਬੰਦ ਕਰ ਕੇ ਵੇਖਦਾ ਹੈ ਤਾਂ, ਰੈਟੀਨਾ ਦੇ ਹਾਨੀ ਵਾਲੇ ਹਿੱਸੇ ਦੇ ਕਾਰਣ ਉਸ ਨੂੰ ਪੁੰਦਲੀ ਧੱਥੇ ਜਾਂ ਲਹਰਦਾਰ ਲਕੀਰਾਂ ਨਜ਼ਰ ਆਉਂਦੀਆਂ ਹਨ।

ਅੱਖਾਂ ਦੀਆਂ ਕਈ ਬਿਮਾਰੀਆਂ ਦੇ ਛੇਤੀ ਨਿਦਾਨ ਅਤੇ ਇਲਾਜ ਨਾਲ ਦ੍ਰਿਸ਼ਟੀ ਦੀ ਹਾਨੀ ਤੋਂ ਬਚਾਇਆ ਜਾ ਸਕਦਾ ਹੈ। ਸਹੀ ਦ੍ਰਿਸ਼ਟੀ ਬਣਾਏ ਰੱਖਣ ਦੇ ਲਈ ਅੱਖਾਂ ਦੀ ਨਿਯਮਿਤ ਜਾਂਚ ਜ਼ਰੂਰੀ ਹੈ।